

2020/2021

ਵਿਦਿਆਰਥੀ ਵਿੱਤੀ ਸਹਾਇਤਾ ਸਕੀਮਾਂ ਲਈ
ਪਰਿਵਾਰ ਸਬੰਧੀ ਆਰਜ਼ੀ



Student Finance Office
Working Family and Student Financial Assistance Agency

(Punjabi (Indian))

“ਵਿਦਿਆਰਥੀ ਵਿੱਤੀ ਸਹਾਇਤਾ ਸਕੀਮਾਂ ਲਈ ਪਰਿਵਾਰ ਸਬੰਧੀ ਅਰਜ਼ੀ ਫਾਰਮ” ਇੱਕ ਪਰਿਵਾਰ-ਆਧਾਰਿਤ ਅਰਜ਼ੀ ਫਾਰਮ ਹੈ, ਜੋ ਪ੍ਰਾਈਮਰੀ ਅਤੇ ਸੈਕੰਡਰੀ ਸਕੂਲ(ਲਾਂ) ਜਾਂ ਕਿੰਡਰਗਾਰਟਨ(ਨਾਂ)/ਬਾਲ ਦੇਖਭਾਲ ਕੇਂਦਰ(ਰਾਂ) ਵਿੱਚ ਜਾਣ ਵਾਲੇ ਬੱਚਿਆਂ ਦੇ ਪਰਿਵਾਰਾਂ ਨੂੰ ਵਿਦਿਆਰਥੀ ਵਿੱਤੀ ਸਹਾਇਤਾ ਲਈ ਅਰਜ਼ੀ ਦੇਣ ਨੂੰ ਅਸਾਨ ਬਣਾਉਂਦਾ ਹੈ।

ਪਾਤਰਤਾ ਮਾਪਦੰਡ

- (i) ਬਿਨੈਕਾਰਾਂ ਲਈ ਸਾਧਨ ਟੈਸਟ (ਮੀਨਸ ਟੈਸਟ, ਜਿਸ ਵਿੱਚ ਮਾਪਿਆਂ ਦੀ ਆਰਥਿਕ ਸਮਰੱਥਾ ਦਾ ਆਕਲਨ ਕੀਤਾ ਜਾਂਦਾ ਹੈ) ਪਾਸ ਕਰਨਾ ਅਤੇ ਵਿਦਿਆਰਥੀ-ਬਿਨੈਕਾਰ ਦੇ ਮਾਤਾ ਜਾਂ ਪਿਤਾ ਜਾਂ ਸਰਪ੍ਰਸਤ (ਜਿਵੇਂ ਕਿ ਗਾਰਡਿਅਨਸਿਪ ਆਫ ਮਾਈਨਰਸ ਆਰਡੀਨੈਂਸ, ਚੈਪਟਰ 13 ਦੇ ਅਧੀਨ ਮਾਨਤਾ ਦਿੱਤੀ ਗਈ ਹੈ) ਹੋਣਾ ਲਾਜ਼ਮੀ ਹੈ। ਨਹੀਂ ਤਾਂ, ਬਿਨੈਕਾਰਾਂ ਨੂੰ ਸਬੂਤ ਦੇ ਨਾਲ ਵਿਸਤਾਰ ਵਿੱਚ ਦੱਸਣਾ ਹੋਵੇਗਾ ਕਿ ਅਰਜ਼ੀ ਫਾਰਮ ਵਿੱਚ ਇਸਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਸਕਦਾ;
- (ii) ਵਿਦਿਆਰਥੀ-ਬਿਨੈਕਾਰਾਂ ਲਈ ਹਾਂਗਕਾਂਗ ਵਿੱਚ ਰਿਹਾਇਸ਼ ਦੇ ਹੱਕ ਨਾਲ, ਉੱਥੇ ਪਹੁੰਚਣ ਦੇ ਹੱਕ ਦੇ ਨਾਲ ਜਾਂ ਬਿਨਾਂ ਕਿਸੇ ਸ਼ਰਤ ਰਹਿਣ (ਠਹਿਰਣ ਦੀ ਸੀਮਾ ਦੇ ਇਲਾਵਾ) ਲਈ ਵੈਧ ਇਜਾਜ਼ਤ ਦੇ ਨਾਲ, ਹਾਂਗਕਾਂਗ ਦੇ ਕੁਆਰੇ ਨਿਵਾਸੀ ਹੋਣਾ ਲਾਜ਼ਮੀ ਹੈ। ਵਿਜੀਟਰ ਵੀਜਾ ਦੇ-ਪਾਸੇ ਅੰਗਰੇਜ਼ੀ ਪਰਮਿਟਾਂ, ਸਿਰਫ ਵਿਦਿਆਰਥੀ ਵੀਜਾ ਰੱਖਣ ਵਾਲੇ ਵਿਦਿਆਰਥੀ ਜਾਂ ਜੇ ਵਿਦਿਆਰਥੀ-ਵੀਜਾ/ਵਿਜਟਰ-ਵੀਜਾ ਧਾਰਕ ਦੇ ਆਸ਼ਰਿਤ ਹਨ, ਵਿਦਿਆਰਥੀ ਵਿੱਤੀ ਸਹਾਇਤਾ ਲਈ ਅਰਜ਼ੀ ਦੇਣ ਲਈ ਪਾਤਰ ਨਹੀਂ ਹਨ;
- (iii) ਉਹਨਾਂ ਵਿਦਿਆਰਥੀ-ਬਿਨੈਕਾਰਾਂ, ਜੋ ਨਰਸਰੀ, ਕਿੰਡਰਗਾਰਟਨ ਵਿੱਚ ਛੋਟੀਆਂ ਅਤੇ ਵੱਡੀਆਂ ਕਲਾਸਾਂ (K1 ਤੋਂ K3) ਵਿੱਚ ਪੜ੍ਹਦੇ ਹਨ, ਲਈ ਲਾਜ਼ਮੀ ਹੈ -
 - ਉਹਨਾਂ ਦੀ ਉਮਰ 31 ਅਗਸਤ 2020 ਨੂੰ ਘੱਟੋ-ਘੱਟ 2 ਸਾਲ ਅਤੇ 8 ਮਹੀਨੇ ਹੋਵੇ (ਉਦਾਹਰਨ ਲਈ ਉਹਨਾਂ ਦਾ ਜਨਮ 31 ਦਿਸੰਬਰ 2017 ਨੂੰ ਜਾਂ ਇਸਤੋਂ ਪਹਿਲਾਂ ਹੋਇਆ ਹੋਵੇ); ਅਤੇ
 - ਐਂਕ੍ਰੇਸ਼ਨ ਬਿਊਰੋ (ੳੳੳ) ਵਿੱਚ ਰਜਿਸਟਰ ਕੀਤੇ ਕਿੰਡਰਗਾਰਟਨਾਂ ਵਿੱਚ ਨਰਸਰੀ, ਛੋਟੀਆਂ ਅਤੇ ਵੱਡੀਆਂ ਕਲਾਸਾਂ (K1 ਤੋਂ K3) ਵਿੱਚ ਪੜ੍ਹਦੇ ਹੋਣ। ਕਿੰਡਰਗਾਰਟਨ ਕਿੰਡਰਗਾਰਟਨ ਸਿੱਖਿਆ ਸਕੀਮ ਦੇ ਅਧੀਨ ਸਥਾਨਕ ਪਾਠਕ੍ਰਮ ਪੇਸ਼ ਕਰਨ ਵਾਲਾ, ਗੈਰ-ਲਾਭ ਕਿੰਡਰਗਾਰਟਨ ਹੋਣਾ ਚਾਹੀਦਾ ਹੈ।
- (iv) ਉਹਨਾਂ ਵਿਦਿਆਰਥੀ-ਬਿਨੈਕਾਰਾਂ ਲਈ, ਜੋ ਬਾਲ ਦੇਖਭਾਲ (ਉਮਰ ਵਰਗ 0-2) ਅਤੇ ਬਾਲ ਦੇਖਭਾਲ ਕੇਂਦਰਾਂ (ਉਮਰ ਵਰਗ 2-3) ਵਿੱਚ ਜਾਂਦੇ ਹਨ, ਉਹਨਾਂ ਲਈ ਲਾਜ਼ਮੀ ਹੈ -
 - ਸੋਸ਼ਲ ਵੈਲਫੇਅਰ ਡਿਪਾਰਟਮੈਂਟ (SWD) ਵਿੱਚ ਰਜਿਸਟਰਡ ਬਾਲ ਦੇਖਭਾਲ ਕੇਂਦਰਾਂ (ਡੇ ਕੇਚ, ਡੇ ਨਰਸਰੀਆਂ ਜਾਂ ਕਿੰਡਰਗਾਰਟਨ-ਯੁਕਤ-ਬਾਲ ਦੇਖਭਾਲ ਕੇਂਦਰਾਂ ਵਿੱਚ ਸਬੰਧਿਤ ਉਮਰ ਵਰਗ) ਵਿੱਚ ਪੂਰਾ-ਦਿਨ ਦੇਖਭਾਲ ਸੇਵਾਵਾਂ ਪ੍ਰਾਪਤ ਕਰ ਰਹੇ ਹੋਣ; ਅਤੇ
 - ਫੀਸ ਛੋਟ ਲਈ ਉਹਨਾਂ ਦੇ ਪਾਤਰ ਬਣਨ ਲਈ ਇੱਕੋ ਮੁਲਾਂਕਣ ਮਿਆਦ ਦੇ ਅੰਦਰ ਸਾਧਨ ਟੈਸਟ ਅਤੇ “ਸਮਾਜਿਕ ਲੋੜਾਂ” ਪਾਸ ਕਰਨਾ; ਅਤੇ
- (v) ਜੀਹਨਾਂ ਸਕੂਲਾਂ ਵਿੱਚ ਵਿਦਿਆਰਥੀ-ਬਿਨੈਕਾਰ ਪੜ੍ਹਦੇ ਹਨ, ਉਹਨਾਂ ਲਈ ਉਸ ਸ਼੍ਰੇਣੀ ਨਾਲ ਸਬੰਧਿਤ ਹੋਣਾ ਲਾਜ਼ਮੀ ਹੈ, ਜੋ ਕਿ ਹੇਠਾਂ ਦਿੱਤੀਆਂ ਸਕੀਮਾਂ ਵਿੱਚ ਤੈਅ ਕੀਤੀਆਂ ਗਈਆਂ ਹਨ:

ਵਿੱਤੀ ਸਹਾਇਤਾ ਸਕੀਮਾਂ

- **ਕਿੰਡਰਗਾਰਟਨ ਅਤੇ ਬਾਲ ਦੇਖਭਾਲ ਕੇਂਦਰ ਫੀਸ ਛੋਟ (KCFR)** ਸਕੀਮ ਲੋੜਵੰਦ ਪਰਿਵਾਰਾਂ ਨੂੰ ਕਿੰਡਰਗਾਰਟਨ ਸਿੱਖਿਆ ਸਕੀਮ ਦੇ ਅਧੀਨ ਸਥਾਨਕ ਗੈਰ-ਲਾਭ ਕਿੰਡਰਗਾਰਟਨਾਂ ਵਿੱਚ ਨਰਸਰੀ, ਛੋਟੀਆਂ ਅਤੇ ਵੱਡੀਆਂ ਕਲਾਸਾਂ ਵਿੱਚ ਪੜ੍ਹਨ ਵਾਲੇ ਅਤੇ ਬਾਲ ਦੇਖਭਾਲ ਕੇਂਦਰਾਂ ਵਿੱਚ ਪੂਰਾ-ਦਿਨ ਬਾਲ ਦੇਖਭਾਲ ਸੇਵਾਵਾਂ ਪ੍ਰਾਪਤ ਕਰਨ ਵਾਲੇ ਉਹਨਾਂ ਦੇ ਬੱਚਿਆਂ ਲਈ ਫੀਸ ਦੀ ਛੋਟ ਦੇ ਰੂਪ ਵਿੱਚ ਵਿੱਤੀ ਸਹਾਇਤਾ ਮੁਹੱਈਆ ਕਰਦੀ ਹੈ।
- **ਕਿੰਡਰਗਾਰਟਨ ਵਿਦਿਆਰਥੀਆਂ (Grant-KG) ਲਈ ਸਕੂਲ ਸਬੰਧਿਤ ਖਰਚਿਆਂ ਲਈ ਗ੍ਰਾਂਟ** ਕਿੰਡਰਗਾਰਟਨ ਦੇ ਉਹਨਾਂ ਲੋੜਵੰਦ ਵਿਦਿਆਰਥੀਆਂ ਨੂੰ ਇੱਕ ਵਾਧੂ ਗ੍ਰਾਂਟ ਮੁਹੱਈਆ ਕਰਦੀ ਹੈ, ਜੋ ਸਾਧਨ ਟੈਸਟ ਪਾਸ ਕਰ ਸਕਦੇ ਹਨ ਅਤੇ ਕਿੰਡਰਗਾਰਟਨ ਸਿੱਖਿਆ ਸਕੀਮ ਹੇਠ ਵਿਦਿਆਰਥੀਆਂ ਦੀ ਕਿੰਡਰਗਾਰਟਨ ਸਿੱਖਿਆ ਵਿੱਚ ਹੋਣ ਵਾਲੇ ਸਕੂਲ ਨਾਲ ਸਬੰਧਿਤ ਖਰਚਿਆਂ ਦਾ ਭੁਗਤਾਨ ਕਰਨ ਲਈ KCFR ਸਕੀਮ ਦੇ ਅਧੀਨ ਇੱਕੋ ਪਾਤਰਤਾ ਮਾਪਦੰਡ ਨੂੰ ਪੂਰਾ ਕਰ ਸਕਦੇ ਹਨ।
- **ਸਕੂਲ ਪਾਠ-ਪੁਸਤਕ ਸਹਾਇਤਾ (TA) ਸਕੀਮ** ਜ਼ਰੂਰੀ ਕਿਤਾਬਾਂ ਅਤੇ ਸਕੂਲ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੇ ਖਰਚਿਆਂ ਦੀਆਂ ਲਾਗਤਾਂ ਨੂੰ ਸ਼ਾਮਲ ਕਰਨ ਲਈ ਡਾਇਰੈਕਟ ਸਬਸਿਡੀ ਸਕੀਮਾਂ ਦੇ ਅਧੀਨ ਸਰਕਾਰੀ, ਸਹਾਇਤਾ ਪ੍ਰਾਪਤ, ਪ੍ਰੀ ਵਿਅਕਤੀ ਗ੍ਰਾਂਟ ਸਕੂਲਾਂ ਅਤੇ ਸਥਾਨਕ ਸਕੂਲਾਂ ਵਿੱਚ ਪ੍ਰਾਈਮਰੀ 1 ਤੋਂ ਸੀਨੀਅਰ ਸੈਕੰਡਰੀ 3/ਸੈਕੰਡਰੀ 6 ਦੇ ਲੋੜਵੰਦ ਵਿਦਿਆਰਥੀਆਂ ਨੂੰ ਸਹਾਇਤਾ ਮੁਹੱਈਆ ਕਰਦੀ ਹੈ।
- **ਵਿਦਿਆਰਥੀ ਯਾਤਰਾ ਸਬਸਿਡੀ (STS) ਸਕੀਮ** ਇੱਕ ਸਵੀਕਾਰਯੋਗ ਇੰਸਟੀਟਿਊਸ਼ਨ ਵਿੱਚ ਰਸਮੀ ਪ੍ਰਾਈਮਰੀ ਜਾਂ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਜਾਂ ਪਹਿਲੀ ਡਿਗਰੀ ਪੱਧਰ ਤੱਕ ਪੂਰਨ-ਕਾਲੀ (ਫੁਲ-ਟਾਈਮ) ਡੇ ਕੋਰਸ ਪੜ੍ਹਨ ਵਾਲੇ, ਸਕੂਲ ਤੋਂ 10 ਮਿੰਟਾਂ ਦੀ ਪੈਦਲ ਦੂਰੀ ਤੋਂ ਵੱਧ ਦੂਰ ਰਹਿਣ ਵਾਲੇ ਅਤੇ ਪੱਥਰਿਕ ਟ੍ਰਾਂਸਪੋਰਟ ਦੁਆਰਾ ਸਕੂਲ ਆਉਣ-ਵੇਲੇ ਲੋੜਵੰਦ ਵਿਦਿਆਰਥੀਆਂ ਨੂੰ ਯਾਤਰਾ ਸਬਸਿਡੀ ਮੁਹੱਈਆ ਕਰਦੀ ਹੈ।

- **ਇੰਟਰਨੈੱਟ ਪਹੁੰਚ ਖਰਚਿਆਂ ਲਈ ਸਬਸਿਡੀ ਸਕੀਮ (SIA)** ਉਹਨਾਂ ਲੋੜਵੰਦ ਪਰਿਵਾਰਾਂ ਨੂੰ ਸਬਸਿਡੀ ਮੁਹੱਈਆ ਕਰਦੀ ਹੈ, ਜਿਹਨਾਂ ਦੇ ਬੱਚੇ ਪ੍ਰਾਈਮਰੀ ਜਾਂ ਸੈਕੰਡਰੀ ਪੱਧਰ ਤੇ ਸਿੱਖਿਆ ਪ੍ਰਾਪਤ ਕਰਨ ਵਾਲੇ ਪੁਰਨ-ਵਾਲੀ ਵਿਦਿਆਰਥੀ ਹਨ, ਜਾਂ ਵਿਪਲੋਮਾ Yi Jin (DYJ) (2016 ਤੋਂ ਪਹਿਲਾਂ ਇਸਨੂੰ Yi Jin ਡਿਪਲੋਮਾ (YJD) ਕਿਹਾ ਜਾਂਦਾ ਸੀ) ਪ੍ਰੋਗਰਾਮਾਂ ਜਾਂ ਇਸਦੇ ਬਰਾਬਰ ਵੈਕੇਸ਼ਨਲ ਟ੍ਰੇਨਿੰਗ ਕਾਉਂਸਿਲ (VTC) ਦੇ ਕੋਰਸਾਂ ਵਿੱਚ ਪੜ੍ਹਾਈ ਕਰਨ ਵਾਲੇ ਪੁਰਨ-ਕਾਲੀ ਵਿਦਿਆਰਥੀ ਹਨ, ਨੂੰ ਉਹਨਾਂ ਦੇ ਬੱਚਿਆਂ ਲਈ ਘਰ ਵਿੱਚ ਈ-ਲਰਨਿੰਗ (ਇੰਟਰਨੈੱਟ ਤੋਂ ਪੜ੍ਹਾਈ) ਲਈ ਇੰਟਰਨੈੱਟ ਪਹੁੰਚ ਸਬੰਧੀ ਖਰਚਿਆਂ ਨੂੰ ਪੂਰਾ ਕਰਨ ਲਈ ਸਬਸਿਡੀ ਮੁਹੱਈਆ ਕਰਦੀ ਹੈ। ਪਾਤਰ ਪਰਿਵਾਰ ਘਰ ਦੇ ਅਧਾਰ ਤੇ ਫਲੈਟ-ਰੇਟ ਨਕਦ ਗ੍ਰਾਂਟ ਪ੍ਰਾਪਤ ਕਰਨਗੇ, ਭਾਵੇਂ ਪਰਿਵਾਰ ਵਿੱਚ ਬੱਚਿਆਂ ਦੀ ਸੰਖਿਆ ਕਿੰਨੀ ਵੀ ਹੋਵੇ।

ਅਰਜ਼ੀ ਪ੍ਰਕਿਰਿਆਵਾਂ

ਜੇਕਰ ਪਰਿਵਾਰ 2020/21 ਸਕੂਲ ਵਰ੍ਹੇ ਲਈ ਵਿਦਿਆਰਥੀ ਵਿੱਤੀ ਸਹਾਇਤਾ ਵਾਸਤੇ ਅਰਜ਼ੀ ਦੇਣਾ ਚਾਹੁੰਦੇ ਹਨ, ਕਿਰਪਾ ਕਰਕੇ ਪਰਿਵਾਰ ਸਬੰਧੀ ਅਰਜ਼ੀ ਦੱਤੇ ਦਿੱਤੇ ਮਾਰਗਦਰਸ਼ਨ ਨੋਟਸ ਦੇ ਮੁਤਾਬਕ ਅਰਜ਼ੀ ਫਾਰਮ (SFO 106B ਜਾਂ SFO 7B) ਨੂੰ ਪੂਰਾ ਕਰਨ ਅਤੇ ਪੂਰੇ ਕੀਤੇ ਅਰਜ਼ੀ ਫਾਰਮ ਨੂੰ ਸਾਰੇ ਜ਼ਰੂਰੀ ਸਹਾਇਕ ਦਸਤਾਵੇਜ਼ਾਂ ਦੇ ਨਾਲ ਡਾਕ ਦੁਆਰਾ ਸਿੱਧੇ SFO ਨੂੰ ਵਾਪਸ ਭੇਜ ਦਿਓ। ਹਰੇਕ ਪਰਿਵਾਰ ਨੂੰ ਸਿਰਫ ਇੱਕ ਅਰਜ਼ੀ ਜਮ੍ਹਾਂ ਕਰਨੀ ਹੋਵੇਗੀ। ਇੱਕੋ ਬਿਨੈਕਾਰ ਤੋਂ ਕਈ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਅਰਜ਼ੀ ਪ੍ਰਕਿਰਿਆ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ -

(i) ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਲਈ ਵਿੱਤੀ ਸਹਾਇਤਾ ਵਾਸਤੇ ਅਰਜ਼ੀਆਂ ਲਈ ਲਾਗੂ

ਸਮਾਂ	ਪ੍ਰਕਿਰਿਆਵਾਂ
ਮਈ 2020 ਵਿੱਚ ਜਾਂ ਇਸਦੇ ਅੰਤ ਵਿੱਚ	ਬਿਨੈਕਾਰਾਂ ਨੂੰ ਪੂਰੇ ਕੀਤੀ ਅਰਜ਼ੀ ਫਾਰਮ ਨੂੰ ਸਪਲੀਮੈਂਟਰੀ ਫਾਰਮ (ਜੇਕਰ ਲਾਗੂ ਹੈ) ਅਤੇ ਸਬੰਧਿਤ ਸਹਾਇਕ ਦਸਤਾਵੇਜ਼ਾਂ ਦੀਆਂ ਨਕਲਾਂ (ਕਾਪੀਆਂ) ਦੇ ਨਾਲ, ਮੁਹੱਈਆ ਕੀਤੇ ਪਤਾ ਲਿਖੇ ਲਿਫਾਫੇ ਦੀ ਵਰਤੋਂ ਕਰਦੇ ਹੋਏ, ਡਾਕ ਦੁਆਰਾ SFO ਨੂੰ ਭੇਜਣ ਦੀ ਲੋੜ ਹੈ।
ਉਹਨਾਂ ਬਿਨੈਕਾਰਾਂ ਲਈ, ਜਿਹਨਾਂ ਨੂੰ 2019/20 ਵਿੱਚ ਸਕੂਲ ਪਾਠ-ਪੁਸਤਕ ਸਹਾਇਤਾ ਸਬੰਧੀ ਭੁਗਤਾਨ ਕੀਤਾ ਗਿਆ ਹੈ	
ਜੁਲਾਈ/ਅਗਸਤ 2020 ਦੇ ਅੰਤ ਵਿੱਚ	ਜੇਕਰ 31 ਮਈ 2020 ਨੂੰ ਜਾਂ ਇਸਤੋਂ ਪਹਿਲਾਂ ਅਰਜ਼ੀਆਂ ਜਮ੍ਹਾਂ ਕਰਨ ਵਾਲੇ ਬਿਨੈਕਾਰਾਂ ਨੇ ਸਹਾਇਕ ਦਸਤਾਵੇਜ਼ਾਂ ਨਾਲ ਸਾਰੀ ਜ਼ਰੂਰੀ ਜਾਣਕਾਰੀ ਮੁਹੱਈਆ ਕੀਤੀ ਹੈ, ਪਾਤਰਤਾ ਮੁਾਪਦੰਡ ਨੂੰ ਪੂਰਾ ਕੀਤਾ ਹੈ ਅਤੇ ਸਾਧਨ ਟੈਸਟ ਪਾਸ ਕੀਤਾ ਹੈ, ਤਾਂ SFO ਜੁਲਾਈ/ਅਗਸਤ 2020 ਦੇ ਅੰਤ ਵਿੱਚ ਪਾਤਰ ਵਿਦਿਆਰਥੀਆਂ ਨੂੰ ਸਵੈ-ਭੁਗਤਾਨ ਦੁਆਰਾ ਅਰਜ਼ੀ ਸਕੂਲ ਪਾਠ-ਪੁਸਤਕ ਸਹਾਇਤਾ ਅਤੇ ਪਾਤਰ ਪਰਿਵਾਰਾਂ ਨੂੰ ਇੰਟਰਨੈੱਟ ਪਹੁੰਚ ਸਬੰਧੀ ਖਰਚਿਆਂ ਲਈ ਸਬਸਿਡੀ ਰਿਲੀਜ਼ ਕਰੇਗਾ। SFO ਬਿਨੈਕਾਰਾਂ ਨੂੰ ਵੀ ਨਤੀਜੇ ਦੀ ਸੂਚਨਾ ਅਗਸਤ 2020 ਦੇ ਕਰੀਬ ਜਾਰੀ ਕਰੇਗੀ। "ਅਪਾਤਰਤਾ ਦੀ ਸੂਚਨਾ" ਉਹਨਾਂ ਪਰਿਵਾਰਾਂ ਨੂੰ ਜਾਰੀ ਕੀਤੀ ਜਾਵੇਗੀ ਜੇ ਸਾਧਨ ਪਰੀਖਿਆ ਨੂੰ ਪਾਸ ਨਹੀਂ ਕਰ ਸਕਦੇ; ਜੇ SFO ਦੁਆਰਾ ਨਿਰਧਾਰਿਤ ਕੀਤੀ ਸਮਾਂ ਸੀਮਾ ਦੇ ਅੰਦਰ ਜ਼ਰੂਰੀ ਪੂਰਕ ਜਾਣਕਾਰੀ ਦੇਣ ਵਿੱਚ ਅਸਫਰ ਰਹੇ ਹਨ; ਜਾਂ ਜਿੰਨ੍ਹਾਂ ਨੇ ਆਪਣੀਆਂ ਐਪਲੀਕੇਸ਼ਨਾਂ ਵਾਪਸ ਲੈ ਲਈਆਂ ਹਨ।
ਅਕਤੂਬਰ 2020 ਸ਼ੁਰੂ ਕਰਦੇ ਹੋਏ	ਉਹਨਾਂ ਵਿਦਿਆਰਥੀਆਂ ਲਈ, ਜਿਹਨਾਂ ਨੂੰ ਅਰਜ਼ੀ TA ਸਬੰਧੀ ਭੁਗਤਾਨ ਕੀਤਾ ਗਿਆ ਹੈ, SFO ਮੁੜ-ਗਣਨਾ ਕਰੇਗਾ ਅਤੇ ਸਬਸਿਡੀ ਦੀ ਰਕਮ ਨਿਰਧਾਰਤ ਕਰੇਗਾ, ਜਿਹਨਾਂ ਲਈ ਬਿਨੈਕਾਰ ਪਾਤਰ ਹਨ ਅਤੇ ਸਬਸਿਡੀ ਦੀ ਬਾਕੀ ਰਕਮ ਬਿਨੈਕਾਰਾਂ ਨੂੰ ਰਿਲੀਜ਼ ਕਰੇਗਾ ਜਾਂ ਬਿਨੈਕਾਰਾਂ ਤੋਂ ਵੱਧ ਭੁਗਤਾਨ ਵਾਪਸ ਲਵੇਗਾ, ਜਦੋਂ ਵੀ ਨਵੇਂ ਸਕੂਲ ਵਰ੍ਹੇ ਲਈ ਪਾਠ-ਪੁਸਤਕ ਗ੍ਰਾਂਟ ਰੇਟ ਉਪਲਬਧ ਹੋਣਗੇ (ਅਕਤੂਬਰ 2020 ਦੇ ਆਸਪਾਸ) ਅਤੇ ਵਿਦਿਆਰਥੀ-ਬਿਨੈਕਾਰ ਦੀ ਸਕੂਲ ਜਾਣਕਾਰੀ ਦੀ ਅਕਤੂਬਰ 2020 ਤੋਂ ਸ਼ੁਰੂ ਕਰਦੇ ਹੋਏ EDB ਦੇ ਡੇਟਾਬੇਸ ਨਾਲ ਤਸਦੀਕ ਕੀਤੀ ਜਾਵੇਗੀ।
ਉਹਨਾਂ ਬਿਨੈਕਾਰਾਂ ਲਈ, ਜਿਹਨਾਂ ਨੂੰ 2019/20 ਵਿੱਚ ਸਕੂਲ ਪਾਠ-ਪੁਸਤਕ ਸਹਾਇਤਾ ਸਬੰਧੀ ਭੁਗਤਾਨ ਨਹੀਂ ਕੀਤਾ ਗਿਆ ਹੈ ਜਾਂ ਜਿੰਨ੍ਹਾਂ ਦੇ ਬੱਚੇ ਹਨ ਜੋ 2020/21 ਵਿੱਚ P1 ਵਿਖੇ ਜਾ ਰਹੇ ਹਨ	
ਅਗਸਤ 2020	ਜੇਕਰ 31 ਮਈ 2020 ਨੂੰ ਜਾਂ ਇਸਤੋਂ ਪਹਿਲਾਂ ਅਰਜ਼ੀਆਂ ਜਮ੍ਹਾਂ ਕਰਨ ਵਾਲੇ ਬਿਨੈਕਾਰਾਂ ਨੇ ਸਹਾਇਕ ਦਸਤਾਵੇਜ਼ਾਂ ਦੇ ਨਾਲ ਸਾਰੀ ਜ਼ਰੂਰੀ ਜਾਣਕਾਰੀ ਮੁਹੱਈਆ ਕੀਤੀ ਹੈ, ਤਾਂ SFO ਅਗਸਤ 2020 ਤੋਂ ਸ਼ੁਰੂ ਕਰਦੇ ਹੋਏ ਪਾਤਰ ਬਿਨੈਕਾਰਾਂ ਨੂੰ "ਨਤੀਜੇ ਦੀ ਸੂਚਨਾ", ਵਿਦਿਆਰਥੀ-ਆਧਾਰਿਤ ਪਾਤਰਤਾ ਸਰਟੀਫਿਕੇਟ (ਈਸੀ) ਅਤੇ "ਵਿੱਤੀ ਸਹਾਇਤਾ ਸਕੀਮ" ਲਈ ਅਰਜ਼ੀ ਬਾਰੇ ਮਾਰਗਦਰਸ਼ਨ ਨੋਟਸ" ਜਾਰੀ ਕਰੇਗਾ। "ਅਪਾਤਰਤਾ ਦੀ ਸੂਚਨਾ" ਉਹਨਾਂ ਪਰਿਵਾਰਾਂ ਨੂੰ ਜਾਰੀ ਕੀਤੀ ਜਾਵੇਗੀ ਜੇ ਸਾਧਨ ਪਰੀਖਿਆ ਨੂੰ ਪਾਸ ਨਹੀਂ ਕਰ ਸਕਦੇ; ਜੇ SFO ਦੁਆਰਾ ਨਿਰਧਾਰਿਤ ਕੀਤੀ ਸਮਾਂ ਸੀਮਾ ਦੇ ਅੰਦਰ ਜ਼ਰੂਰੀ ਪੂਰਕ ਜਾਣਕਾਰੀ ਦੇਣ ਵਿੱਚ ਅਸਫਰ ਰਹੇ ਹਨ; ਜਾਂ ਜਿੰਨ੍ਹਾਂ ਨੇ ਆਪਣੀਆਂ ਐਪਲੀਕੇਸ਼ਨਾਂ ਵਾਪਸ ਲੈ ਲਈਆਂ ਹਨ।
ਸਤੰਬਰ 2020	ਈਸੀ ਪ੍ਰਾਪਤ ਕਰਨ ਵਾਲੇ ਬਿਨੈਕਾਰਾਂ ਲਈ ਈਸੀ ਤੇ ਪੂਰਵ-ਪਿੱਟ ਕੀਤੀ ਨਿੱਜੀ ਜਾਣਕਾਰੀ ਅਤੇ ਚੋਣਵੀ ਸਕੀਮ(ਮਾਂ) ਦੀ ਧਿਆਨ ਨਾਲ ਤਸਦੀਕ ਕਰਨੀ ਲਾਜ਼ਮੀ ਹੈ। ਬਿਨੈਕਾਰਾਂ ਨੂੰ ਪੂਰੇ ਕੀਤੇ ਈਸੀ ਉਸ ਸਕੂਲ, ਜਿਸ ਵਿੱਚ ਬੱਚੇ ਪੜ੍ਹਦੇ ਹਨ ਨੂੰ ਸਕੂਲ ਦੀ ਸੁਰਾਖੀ ਤਾਰੀਖ ਦੇ ਬਾਅਦ ਇੱਕ ਹਫ਼ਤੇ ਦੇ ਅੰਦਰ ਜਾਂ ਪ੍ਰਕਿਰਿਆ ਲਈ ਈਸੀ ਜਾਰੀ ਕਰਨ ਦੀ ਤਾਰੀਖ ਤੋਂ ਦੋ ਹਫ਼ਤਿਆਂ ਦੇ ਅੰਦਰ (ਜੇ ਵੀ ਬਾਅਦ ਵਿੱਚ ਹੋਵੇ) ਵਾਪਸ ਕਰਨੇ ਚਾਹੀਦੇ ਹਨ। ਸਕੂਲ ਵਿਦਿਆਰਥੀ-ਬਿਨੈਕਾਰ ਦੀ ਸਥਿਤੀ ਅਤੇ ਹਾਜ਼ਰੀ ਨੂੰ ਪੁਸ਼ਟਿਤ ਕਰਨਗੇ ਅਤੇ ਫਿਰ ਈਸੀ ਨੂੰ SFO ਕੋਲ ਭੇਜ ਦਿਓਗੇ। ਆਮ ਤੌਰ 'ਤੇ, SFO ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਜਮ੍ਹਾਂ ਕੀਤੇ EC ਸਵੀਕਾਰ ਨਹੀਂ ਕਰੇਗਾ।

ਅਕਤੂਬਰ 2020 ਜਾਂ ਇਸਤੋਂ ਬਾਅਦ	ਵਾਪਸ ਕੀਤੇ ਈਸੀ ਦੀ ਤਸਦੀਕ ਕਰਨ ਤੋਂ ਬਾਅਦ, SFO ਉਹਨਾਂ ਵਿਦਿਆਰਥੀਆਂ ਨੂੰ ਸਵੈ-ਭੁਗਤਾਨ ਦੁਆਰਾ ਵਿੱਤੀ ਸਹਾਇਤਾ ਰਿਲੀਜ਼ ਕਰੇਗਾ, ਜੀਹਨਾਂ ਦੀ ਸਬੰਧਿਤ ਸਕੀਮਾਂ, ਜੀਹਨਾਂ ਲਈ ਉਹਨਾਂ ਨੇ ਅਰਜ਼ੀ ਦਿੱਤੀ ਹੈ, ਲਈ ਪਾਤਰ ਹੋਣ ਲਈ ਪੁਸ਼ਟੀ ਕੀਤੀ ਗਈ ਹੋਵੇ।
----------------------------	---

*ਉਹਨਾਂ ਬਿਨੈਕਾਰਾਂ ਦੇ ਲਈ ਜੀਹਨਾਂ ਕੋਲ 2020/21 ਵਿੱਚ ਪ੍ਰੀ-ਪ੍ਰਾਈਮਰੀ ਦੇ ਵਿਦਿਆਰਥੀਆਂ ਲਈ ਇਕੱਠੀ ਵਿੱਤੀ ਸਹਾਇਤਾ ਦੇ ਲਈ ਅਰਜ਼ੀ ਦੇਣ ਵਾਲੇ ਬੱਚੇ ਹਨ, SFO ਪਾਤਰ ਪਰਿਵਾਰਾਂ ਨੂੰ SC ਦੇ ਨਾਲ "ਨਤੀਜੇ ਦੀ ਅਧਿਸੂਚਨਾ" ਜਾਰੀ ਕਰੇਗਾ। ਵੇਰਵੇ ਲਈ, ਕਿਰਪਾ ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਦੇ ਲਈ ਵਿੱਤੀ ਸਹਾਇਤਾ ਦੇ ਲਈ ਲਾਗੂ ਅਰਜ਼ੀ ਪ੍ਰਕਿਰਿਆਵਾਂ ਨੂੰ ਦੇਖੋ।

(ii) ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਵਾਸਤੇ ਅਰਜ਼ੀਆਂ ਲਈ ਲਾਗੂ

ਸਮਾਂ	ਪ੍ਰਕਿਰਿਆਵਾਂ
ਉਹਨਾਂ ਬਿਨੈਕਾਰਾਂ ਲਈ, ਜੀਹਨਾਂ ਨੂੰ 2019/20 ਵਿੱਚ ਸਿਰਫ ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਲਈ ਮਿਲਣ ਵਾਲੀ (ਇਸ ਵਿੱਚ ਉਹ ਵਿਦਿਆਰਥੀ ਸ਼ਾਮਲ ਨਹੀਂ ਹਨ, ਜੋ 2020/21 ਸਕੂਲ ਵਰ੍ਹੇ ਵਿੱਚ P1 ਵਿੱਚ ਪੜ੍ਹਾਈ ਕਰਨਗੇ) ਵਿੱਤੀ ਸਹਾਇਤਾ ਸਬੰਧੀ ਭੁਗਤਾਨ ਕੀਤਾ ਗਿਆ ਹੈ	
ਜੂਨ 2020 ਵਿੱਚ ਜਾਂ ਇਸਦੇ ਅੰਤ ਵਿੱਚ	ਬਿਨੈਕਾਰਾਂ ਨੂੰ ਪੂਰੇ ਕੀਤੇ ਅਰਜ਼ੀ ਫਾਰਮ ਨੂੰ "ਸਮਾਜਿਕ ਲੋੜਾਂ" ਮੁਲਾਂਕਣ ਫਾਰਮ (ਜੇਕਰ ਲਾਗੂ ਹੈ) ਅਤੇ ਸਬੰਧਿਤ ਸਹਾਇਕ ਦਸਤਾਵੇਜ਼ਾਂ ਦੀਆਂ ਨਕਲਾਂ (ਕਾਪੀਆਂ) ਨੂੰ ਨਾਲ, ਮੁਹੱਈਆ ਕੀਤੇ ਪਤਾ ਲਿਖੇ ਲਿਫਾਫੇ ਦੀ ਵਰਤੋਂ ਕਰਦੇ ਹੋਏ, ਡਾਕ ਦੁਆਰਾ SFO ਨੂੰ ਭੇਜਣ ਦੀ ਲੋੜ ਹੈ।
ਅਗਸਤ 2020 ਜਾਂ ਇਸਤੋਂ ਬਾਅਦ	ਜੇਕਰ 30 ਜੂਨ 2020 ਨੂੰ ਜਾਂ ਇਸਤੋਂ ਪਹਿਲਾਂ ਅਰਜ਼ੀਆਂ ਜਮ੍ਹਾਂ ਕਰਨ ਵਾਲੇ ਬਿਨੈਕਾਰਾਂ ਨੇ ਸਹਾਇਕ ਦਸਤਾਵੇਜ਼ਾਂ ਦੇ ਨਾਲ ਸਾਰੀ ਜਰੂਰੀ ਜਾਣਕਾਰੀ ਮੁਹੱਈਆ ਕੀਤੀ ਹੈ, ਤਾਂ SFO ਅਗਸਤ 2020 ਤੋਂ ਸ਼ੁਰੂ ਕਰਦੇ ਹੋਏ ਪਾਤਰ ਵਿਦਿਆਰਥੀ-ਬਿਨੈਕਾਰਾਂ ਨੂੰ ਵਿਦਿਆਰਥੀ-ਆਧਾਰਿਤ ਸਕੂਲ ਸਰਟੀਫਿਕੇਟ (SC) ਦੇ ਨਾਲ "ਨਤੀਜੇ ਦੀ ਸੂਚਨਾ" ਜਾਰੀ ਕਰੇਗਾ। ਸਬੰਧਿਤ SC ਸਿਰਫ ਉਹਨਾਂ ਵਿਦਿਆਰਥੀ-ਬਿਨੈਕਾਰਾਂ ਲਈ ਲਾਗੂ ਹਨ, ਜੋ 2020/21 ਸਕੂਲ ਵਰ੍ਹੇ ਵਿੱਚ ਦੂਜੇ ਸਕੂਲ ਵਿੱਚ ਟ੍ਰਾਂਸਫਰ ਲਈ ਜਾ ਰਹੇ ਹਨ, ਜੀਹਨਾਂ ਦੀ ਕਲਾਸ ਅਤੇ ਸੈਸ਼ਨ ਪੁਰਵ-ਪਿੱਛੇ ਕੀਤੀਆਂ ਤੋਂ ਵੱਖ ਹਨ ਜਾਂ ਜੋ ਪਿਹਲੀ ਵਾਰ ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਰਹੇ ਹਨ। ਅਜਿਹੇ ਮਾਮਲਿਆਂ ਵਿੱਚ, ਬਿਨੈਕਾਰਾਂ ਲਈ 2020/2021 ਦੇ ਲਈ 31 ਅਗਸਤ 2020 ਤੱਕ ਜਾਂ ਪ੍ਰਕਿਰਿਆ ਲਈ SC ਜਾਰੀ ਕਰਨ ਦੀ ਤਾਰੀਖ ਤੋਂ ਦੋ ਹਫ਼ਤਿਆਂ ਦੇ ਅੰਦਰ (ਜੇ ਵੀ ਬਾਅਦ ਵਿੱਚ ਹੋਵੇ) ਆਪਣੇ ਸਕੂਲ ਕੋਲ SC ਜਮ੍ਹਾਂ ਕਰਨੇ ਲਾਜ਼ਮੀ ਹਨ।
ਉਹਨਾਂ ਬਿਨੈਕਾਰਾਂ ਲਈ, ਜੀਹਨਾਂ ਨੂੰ 2019/20 ਵਿੱਚ ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਲਈ ਮਿਲਣ ਵਾਲੀ ਸਹਾਇਤਾ ਸਬੰਧੀ ਭੁਗਤਾਨ ਨਹੀਂ ਕੀਤਾ ਗਿਆ ਹੈ	
ਜੁਲਾਈ 2020 ਦੇ ਅੰਤ ਵਿੱਚ	SFO ਸਕੂਲਾਂ ਦੁਆਰਾ ਸਬੰਧਿਤ ਬਿਨੈਕਾਰਾਂ ਨੂੰ SC ਦੇ ਨਾਲ "ਵਿਦਿਆਰਥੀ ਵਿੱਤੀ ਸਹਾਇਤਾ ਸਕੀਮਾਂ ਲਈ ਪਰਿਵਾਰ ਸਬੰਧੀ ਅਰਜ਼ੀ ਫਾਰਮ" ਵੰਡੇਗਾ ਅਤੇ 1 ਅਗਸਤ 2020 ਤੋਂ ਸ਼ੁਰੂ ਕਰਦੇ ਹੋਏ ਅਰਜ਼ੀਆਂ ਪ੍ਰਾਪਤ ਕਰੇਗਾ। ਬਿਨੈਕਾਰਾਂ ਲਈ ਲਾਜ਼ਮੀ ਹੈ ਕਿ ਉਹ ਜਲਦੀ ਤੋਂ ਜਲਦੀ ਪੁਰਾ ਕੀਤੇ ਅਰਜ਼ੀ ਫਾਰਮ SFO ਨੂੰ ਸਿੱਧੇ ਡਾਕ ਦੁਆਰਾ ਵਾਪਸ ਕਰਨ ਅਤੇ ਪ੍ਰਕਿਰਿਆ ਲਈ ਆਪਣੇ ਸਕੂਲ ਦੇ 2020/2021 ਵਰ੍ਹੇ ਲਈ SC ਨੂੰ 31 ਅਗਸਤ 2020 ਤੋਂ ਪਹਿਲਾਂ ਸਕੂਲ ਵਿੱਚ ਜਮ੍ਹਾਂ ਕਰਨ।

ਨੋਟ

- (i) ਜੇਕਰ ਇਸ ਸਮੇਂ ਵਿਆਪਕ ਸਮਾਜਿਕ ਸੁਰੱਖਿਆ ਸਹਾਇਤਾ (CSSA) ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਬੱਚੇ ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਜਾਂ ਕਿੰਡਰਗਾਰਟਨਾਂ ਅਤੇ ਹੋਰ ਦਿੱਤੇ ਹੋਰ ਕਲਾਸ ਪੱਧਰਾਂ ਵਿੱਚ ਪੜ੍ਹ ਰਹੇ ਹਨ, ਤਾਂ ਉਹਨਾਂ ਨੂੰ 2020/2021 ਸਕੂਲ ਵਰ੍ਹੇ ਲਈ ਸਕੂਲ ਦੀਆਂ ਫੀਸਾਂ, ਪਰੀਖਿਆ ਸਬੰਧੀ ਫੀਸਾਂ, ਕਿਤਾਬਾਂ ਅਤੇ ਸਟੇਸ਼ਨਰੀ ਤੋਂ ਹੋਣ ਵਾਲੇ ਖਰਚਿਆਂ, ਟ੍ਰਾਂਸਪੋਰਟ ਕਿਰਾਇਆਂ, ਘਰ ਵਿੱਚ ਇੰਟਰਨੈੱਟ ਪਹੁੰਚ ਸਬੰਧੀ ਖਰਚਿਆਂ ਵਾਸਤੇ ਸਕੂਲ ਨਾਲ ਸਬੰਧਿਤ ਸਹਾਇਤਾ ਲਈ ਸਿੱਧੇ SWD ਨੂੰ ਅਰਜ਼ੀ ਦੇਣੀ ਚਾਹੀਦੀ ਹੈ। ਉਹਨਾਂ ਨੂੰ SFO ਕੋਲ ਅਰਜ਼ੀਆਂ ਜਮ੍ਹਾਂ ਕਰਨ ਦੀ ਲੋੜ ਨਹੀਂ ਹੈ।
- (ii) ਕਾਗਜ਼-ਅਧਾਰਤ ਪ੍ਰੀ-ਪਿੰਟਡ ਫਾਰਮ ਜਮ੍ਹਾਂ ਕਰਨ ਦੇ ਅਲਾਵਾ, 2020/21 ਸਕੂਲੀ ਵਰ੍ਹੇ ਤੋਂ ਸ਼ੁਰੂ ਹੋਕੇ, ਜਾਰੀ ਰੱਖਣ ਵਾਲੇ ਬਿਨੈਕਾਰ ਜਿੰਨ੍ਹਾਂ ਨੂੰ ਪ੍ਰੀ-ਪਿੰਟਡ ਫਾਰਮ ਜਾਰੀ ਕੀਤੇ ਗਏ ਹਨ ਅਤੇ ਜਿੰਨ੍ਹਾਂ ਨੇ ਪੁਰਵ ਵਰਤੀ ਸਕੂਲੀ ਵਰ੍ਹੇ ਵਿੱਚ ਇਲੈਕਟ੍ਰਾਨਿਕ ਐਪਲੀਕੇਸ਼ਨ ਫਾਰਮ (SFO 7B(E)) ਆਨਲਾਈਨ ਜਮ੍ਹਾਂ ਕੀਤਾ ਹੈ, ਉਹ ਆਨਲਾਈਨ ਪਹਿਲਾਂ ਤੋਂ ਭਰੇ ਹੋਏ ਇਲੈਕਟ੍ਰਾਨਿਕ ਫਾਰਮ (SFO 107B(E)) ਯਾਨੀ ਕਿ ਪ੍ਰੀ-ਪਿੰਟਡ ਫਾਰਮ ਦੇ ਇਲੈਕਟ੍ਰਾਨਿਕ ਸੰਸਕਰਣ) ਨੂੰ ਡਾਊਨਲੋਡ ਕਰਕੇ ਜਮ੍ਹਾਂ ਕਰਨ ਦੀ ਚੋਣ ਕਰ ਸਕਦੇ ਹਨ। ਇਸਦੇ ਅਲਾਵਾ, ਕੋਈ ਵੀ ਬਿਨੈਕਾਰ ਆਪਣੀ ਐਪਲੀਕੇਸ਼ਨ ਆਨਲਾਈਨ ਜਮ੍ਹਾਂ ਕਰਨ ਦੇ ਲਈ ਇਲੈਕਟ੍ਰਾਨਿਕ ਐਪਲੀਕੇਸ਼ਨ ਫਾਰਮ (SFO 7B(E)) ਦੀ ਵਰਤੋਂ ਕਰ ਸਕਦੇ ਹਨ। ਵੇਰਵੇ SFO ਦੀ ਵੈੱਬਸਾਈਟ 'ਤੇ ਉਪਲਬਧ ਹਨ (<https://www.wfsfaa.gov.hk/sfo/en/forms/form.htm>)। ਜੇਕਰ ਬਿਨੈਕਾਰਾਂ ਨੇ ਆਨਲਾਈਨ ਐਪਲੀਕੇਸ਼ਨ ਫਾਰਮ ਦਾ ਇਲੈਕਟ੍ਰਾਨਿਕ ਸੰਸਕਰਣ ਜਮ੍ਹਾਂ ਕੀਤਾ ਹੈ, ਤਾਂ ਉਹਨਾਂ ਨੂੰ ਵੱਖ ਤੋਂ ਕਾਗਜ਼ੀ ਰੂਪ ਵਿੱਚ SFO ਨੂੰ ਐਪਲੀਕੇਸ਼ਨ ਫਾਰਮ ਜਮ੍ਹਾਂ ਕਰਨ ਦੀ ਲੋੜ ਨਹੀਂ ਹੈ।

- (iii) ਸਧਾਰਨ ਸਬੰਧੀਆਂ (ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਨੂੰ ਛੱਡ ਕੇ) ਦੇ ਹੇਠ, SFO 1 ਮਾਰਚ 2021 ਨੂੰ ਜਾਂ ਉਸਤੋਂ ਬਾਅਦ ਜਮ੍ਹਾਂ ਕੀਤੇ ਜਾਣ ਵਾਲੇ "ਵਿਦਿਆਰਥੀ ਵਿੱਤੀ ਸਹਾਇਤਾ ਸਕੀਮਾਂ ਲਈ ਪਰਾਵਰ ਸਬੰਧੀ ਅਰਜ਼ੀ ਫਾਰਮ" ਸਵੀਕਾਰ ਨਹੀਂ ਕਰੇਗਾ। ਵਿਅਕਤੀਗਤ ਵਿੱਤੀ ਸਕੀਮਾਂ ਲਈ ਅਰਜ਼ੀ ਦੀਆਂ ਆਖਰੀ ਤਾਰੀਖਾਂ ਹੇਠਾਂ ਦਿੱਤੀ ਸਾਰਨੀ ਵਿੱਚ ਸੂਚੀਬੱਧ ਹਨ -

ਵਿੱਤੀ ਸਹਾਇਤਾ ਸਕੀਮ	ਅਰਜ਼ੀ ਦੀ ਆਖਰੀ ਤਾਰੀਖ
ਕਿੰਡਰਗਾਰਟਨ ਅਤੇ ਬਾਲ ਦੇਖਭਾਲ ਕੇਂਦਰ ਫੀਸ ਛੋਟ (KCFR) ਸਕੀਮ	ਬਿਨੈਕਾਰਾਂ ਨੂੰ ਆਪਣੇ ਅਰਜ਼ੀ ਫਾਰਮ SFO ਕੋਲ 2020/2021 ਦੇ ਸਕੂਲੇ ਵਰ੍ਹੇ ਵਿੱਚ ਕਲਾਸਾਂ ਦੀ ਹਾਜ਼ਰੀ ਪੂਰੀ ਹੋਣ ਤੋਂ ਪਹਿਲਾਂ ਜਾਂ 15 ਅਗਸਤ, 2021 ਤੋਂ ਪਹਿਲਾਂ (ਦੋਨਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ), ਵਿੱਚ ਜਮ੍ਹਾਂ ਕਰ ਦੇਣੇ ਚਾਹੀਦੇ ਹਨ। ਨਹੀਂ ਤਾਂ, ਫੀਸ ਦੀ ਛੋਟ ਉਹਨਾਂ ਦੇ ਸਾਧਨ ਟੈਸਟ ਪਾਸ ਕਰ ਸਕਣ ਅਤੇ ਪਾਤਰਤਾ ਮਾਪਦੰਡ ਨਾਲ ਮੇਲ ਖਾਣ ਤੇ ਵੀ ਆਮ ਤੌਰ ਤੇ ਜਾਰੀ ਨਹੀਂ ਕੀਤੀ ਜਾਵੇਗੀ। ਫੀਸ ਛੋਟ ਦਾ ਪ੍ਰਭਾਵੀ ਮਹੀਨਾ ਉਹ ਮਹੀਨਾ ਹੋਵੇਗਾ, ਜਿਸ ਵਿੱਚ ਬਿਨੈਕਾਰਾਂ ਵੱਲੋਂ ਅਰਜ਼ੀ ਫਾਰਮ ਜਮ੍ਹਾਂ ਕੀਤੇ ਜਾਂਦੇ ਹਨ, ਜਾਂ ਉਹ ਮਹੀਨਾ, ਜਿਸ ਵਿੱਚ ਵਿਦਿਅਕ-ਬਿਨੈਕਾਰ ਕਿੰਡਰਗਾਰਟਨ/ਬਾਲ ਦੇਖਭਾਲ ਕੇਂਦਰਾਂ ਵਿੱਚ ਦਾਖਲਾ ਲੈਂਦੇ ਹਨ, ਜੋ ਵੀ ਬਾਅਦ ਵਿੱਚ ਹੋਵੇ।
ਕਿੰਡਰਗਾਰਟਨ ਵਿਦਿਆਰਥੀਆਂ ਲਈ ਸਕੂਲ ਨਾਲ ਸਬੰਧਿਤ ਖਰਚਿਆਂ ਲਈ ਗ੍ਰਾਂਟ (Grant-KG)	ਬਿਨੈਕਾਰਾਂ ਨੂੰ ਆਪਣੇ ਅਰਜ਼ੀ ਫਾਰਮ SFO ਕੋਲ 2020/2021 ਦੇ ਸਕੂਲੇ ਵਰ੍ਹੇ ਵਿੱਚ ਕਲਾਸਾਂ ਦੀ ਹਾਜ਼ਰੀ ਪੂਰੀ ਹੋਣ ਤੋਂ ਪਹਿਲਾਂ ਜਾਂ 15 ਅਗਸਤ, 2021 ਤੋਂ ਪਹਿਲਾਂ (ਦੋਨਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ), ਵਿੱਚ ਜਮ੍ਹਾਂ ਕਰ ਦੇਣੇ ਚਾਹੀਦੇ ਹਨ। ਨਹੀਂ ਤਾਂ, ਸਧਾਰਨ ਤੌਰ ਤੇ ਸਕੂਲ ਪਾਠ-ਪੁਸਤਕ ਸਹਾਇਤਾ ਰਿਲੀਜ਼ ਨਹੀਂ ਕੀਤੀ ਜਾਵੇਗੀ, ਭਾਵੇਂ ਬਿਨੈਕਾਰ ਸਾਧਨ ਟੈਸਟ ਪਾਸ ਕਰ ਸਕਦੇ ਹੋਣ ਅਤੇ ਪਾਤਰਤਾ ਮਾਪਦੰਡ ਨਾਲ ਮਿਲਦੇ ਹੋਣ।
ਸਕੂਲ ਪਾਠ-ਪੁਸਤਕ ਸਹਾਇਤਾ (TA) ਸਕੀਮ	ਬਿਨੈਕਾਰਾਂ ਨੂੰ ਆਪਣੇ ਅਰਜ਼ੀ ਫਾਰਮ 31 ਅਕਤੂਬਰ 2020 ਨੂੰ ਜਾਂ ਇਸਤੋਂ ਪਹਿਲਾਂ SFO ਕੋਲ ਜਮ੍ਹਾਂ ਕਰ ਦੇਣੇ ਚਾਹੀਦੇ ਹਨ। ਨਹੀਂ ਤਾਂ, ਸਧਾਰਨ ਤੌਰ ਤੇ ਸਕੂਲ ਪਾਠ-ਪੁਸਤਕ ਸਹਾਇਤਾ ਰਿਲੀਜ਼ ਨਹੀਂ ਕੀਤੀ ਜਾਵੇਗੀ, ਭਾਵੇਂ ਬਿਨੈਕਾਰ ਸਾਧਨ ਟੈਸਟ ਪਾਸ ਕਰ ਸਕਦੇ ਹੋਣ ਅਤੇ ਪਾਤਰਤਾ ਮਾਪਦੰਡ ਨਾਲ ਮਿਲਦੇ ਹੋਣ।
ਵਿਦਿਆਰਥੀ ਯਾਤਰਾ ਸਬਸਿਡੀ (STS) ਸਕੀਮ	ਉਹਨਾਂ ਬਿਨੈਕਾਰਾਂ ਲਈ, ਜੋ 1 ਨਵੰਬਰ 2020 ਨੂੰ ਜਾਂ ਇਸਤੋਂ ਬਾਅਦ ਆਪਣੇ ਅਰਜ਼ੀ ਫਾਰਮ ਜਮ੍ਹਾਂ ਕਰਦੇ ਹਨ ਅਤੇ ਸਾਧਨ ਟੈਸਟ ਪਾਸ ਕਰ ਸਕਦੇ ਹਨ ਅਤੇ ਪਾਤਰਤਾ ਮਾਪਦੰਡ ਨਾਲ ਮੇਲ ਖਾਂਦੇ ਹਨ, ਸਫਲ ਵਿਦਿਆਰਥੀ-ਬਿਨੈਕਾਰਾਂ ਨੂੰ ਵਿਦਿਆਰਥੀ ਯਾਤਰਾ ਸਬਸਿਡੀ (ਜੇਕਰ ਲਾਗੂ ਹੈ) ਦਾ ਭੁਗਤਾਨ ਵੱਖ-ਵੱਖ ਮਾਮਲਿਆਂ ਦੇ ਆਧਾਰ ਤੇ, ਅਰਜ਼ੀ ਪ੍ਰਾਪਤ ਹੋਣ ਦੀ ਤਾਰੀਖ ਤੋਂ ਜਾਂ ਸਕੂਲ ਵਿੱਚ ਵਿਦਿਆਰਥੀ-ਬਿਨੈਕਾਰਾਂ ਦੇ ਦਾਖਲੇ ਦੀ ਤਾਰੀਖ ਤੋਂ (ਜਾਂ CSSA ਪ੍ਰਾਪਤ ਹੋਣ ਤੋਂ ਪਹਿਲਾਂ ਦੇ ਵਿਦਿਆਰਥੀਆਂ ਲਈ CSSA ਖਤਮ ਹੋਣ ਦੀ ਤਾਰੀਖ ਤੋਂ) ਪ੍ਰਭਾਵੀ ਹੋ ਸਕਦਾ ਹੈ।
ਇੰਟਰਨੈੱਟ ਪਹੁੰਚ ਦੇ ਖਰਚਿਆਂ ਲਈ ਸਬਸਿਡੀ ਸਕੀਮ (SIA)	ਉਹਨਾਂ ਬਿਨੈਕਾਰਾਂ ਲਈ, 1 ਫਰਵਰੀ 2021 ਨੂੰ ਜਾਂ ਇਸਤੋਂ ਬਾਅਦ ਆਪਣੇ ਅਰਜ਼ੀ ਫਾਰਮ ਜਮ੍ਹਾਂ ਕਰਦੇ ਹਨ, SIA ਦਾ ਅੰਸ਼ਕ ਭੁਗਤਾਨ ਸਫਲ ਬਿਨੈਕਾਰਾਂ ਨੂੰ ਕੀਤਾ ਜਾ ਸਕਦਾ ਹੈ, ਜੇਕਰ ਬਿਨੈਕਾਰ ਸਾਧਨ ਟੈਸਟ ਪਾਸ ਕਰ ਸਕਣ ਅਤੇ ਪਾਤਰਤਾ ਮਾਪਦੰਡ ਨਾਲ ਮਿਲਦੇ ਹੋਣ।

- (iv) SFO ਬਿਨੈਕਾਰਾਂ ਦੇ ਹਾਂਗਕਾਂਗ ਦੇ ਮੋਬਾਈਲ ਫੋਨ ਨੰਬਰਾਂ ਦੁਆਰਾ SMS ਰਾਹੀਂ ਜਾਂ ਲਿਖਤ ਵਿੱਚ (ਉਹਨਾਂ ਬਿਨੈਕਾਰਾਂ ਲਈ ਲਾਗੂ, ਜੋ ਹਾਂਗਕਾਂਗ ਮੋਬਾਈਲ ਫੋਨ ਨੰਬਰ ਦੇਣ ਵਿੱਚ ਅਸਮਰੱਥ ਹਨ) ਬਿਨੈਕਾਰਾਂ ਦੀਆਂ ਅਰਜ਼ੀਆਂ ਦੀ ਪ੍ਰਾਪਤੀ ਸੂਚਨਾ ਦੇਵੇਗਾ। ਜੇਕਰ ਬਿਨੈਕਾਰਾਂ ਨੂੰ ਉਹਨਾਂ ਦੇ ਅਰਜ਼ੀ ਫਾਰਮ ਜਮ੍ਹਾਂ ਕਰਨ ਤੋਂ ਬਾਅਦ 20 ਦਿਨਾਂ ਦੇ ਅੰਦਰ SFO ਤੋਂ SMS ਦੁਆਰਾ ਜਾਂ ਲਿਖਤ ਵਿੱਚ ਕੋਈ ਸੂਚਨਾ ਪ੍ਰਾਪਤ ਨਹੀਂ ਹੁੰਦੀ, ਤਾਂ ਕਿਰਪਾ ਕਰਕੇ ਗਲਤ/ਅਸਫਲ ਡਿਲਿਵਰੀ ਦੇ ਕਾਰਨ ਅਰਜ਼ੀ ਵਿੱਚ ਦੇਰੀ ਹੋਣ ਤੋਂ ਬਚਣ ਲਈ ਇਹ ਪਤਾ ਕਰਨ ਲਈ ਕਿ SFO ਦੀ ਪੁੱਛਗਿੱਛ ਗਟਲਾਈਨ (2802 2345) ਤੇ ਕਾਲ ਕਰੋ ਕਿ SFO ਨੂੰ ਉਹਨਾਂ ਦੀ ਅਰਜ਼ੀ ਪ੍ਰਾਪਤ ਹੋਈ ਹੈ ਜਾਂ ਨਹੀਂ।

ਸਾਧਨ ਟੈਸਟ ਅਤੇ ਸਹਾਇਤਾ ਦੇ ਪੱਧਰ

- (i) SFO ਵਿਦਿਆਰਥੀ ਵਿੱਤੀ ਸਹਾਇਤਾ ਦੀ ਪਾਤਰਤਾ ਅਤੇ ਇਸਦੇ ਸਹਾਇਤਾ ਪੱਧਰ ਦਾ ਮੁਲਾਂਕਣ ਕਰਨ ਲਈ ਸਾਧਨ ਟੈਸਟ ਦੇ ਤੌਰ ਤੇ "ਐਂਡਜ਼ਸਟੈਟ ਫੈਮਿਲੀ ਇਨਕਮ" (AFI) ਵਿਧੀ ਵਰਤੋਗਾ। ਫਾਰਮੂਲਾ ਇਸ ਪ੍ਰਕਾਰ ਹੈ:

$$AFI = \frac{\text{ਪਰਿਵਾਰ ਦੀ ਸਮੁੱਚੀ ਸਾਲਾਨਾ ਆਮਦਨ}}{\text{ਪਰਿਵਾਰ ਦੇ ਮੈਂਬਰਾਂ ਦੀ ਸੰਖਿਆ} + 1}$$

- (ii) ਪਰਿਵਾਰ ਦੀ ਸਮੁੱਚੀ ਸਾਲਾਨਾ ਆਮਦਨ ਵਿੱਚ ਬਿਨੈਕਾਰ ਅਤੇ ਉਸਦੇ ਪਤੀ/ਪਤਨੀ ਦੀ ਸਲਾਨਾ ਆਮਦਨ; ਪਰਿਵਾਰ ਨਾਲ ਰਹਿਣ ਵਾਲੇ ਕੁਆਰੇ ਬੱਚੇ/ਬੱਚਿਆਂ ਦੀ 30% ਸਲਾਨਾ ਆਮਦਨ, ਜੇਕਰ ਲਾਗੂ ਹੈ; ਅਤੇ ਰਿਸ਼ਤੇਦਾਰਾਂ/ਦੋਸਤਾਂ ਤੋਂ ਸਹਿਯੋਗ, ਜੇਕਰ ਲਾਗੂ ਹੈ, ਸ਼ਾਮਲ ਹੈ।

- (iii) ਪਰਿਵਾਰ ਦੇ ਮੈਂਬਰ ਆਮ ਤੌਰ ਤੇ ਬਿਨੈਕਾਰ, ਉਸਦੇ ਪਤੀ/ਪਤਨੀ, ਪਰਿਵਾਰ ਨਾਲ ਰਹਿਣ ਵਾਲੇ ਕੁਆਰੇ ਬੱਚੇ/ਬੱਚਿਆਂ ਅਤੇ ਆਸਰਿਤ ਮਾਪੇ(ਮਾਪਿਆਂ), ਜੀਹਨਾਂ ਨੂੰ ਬਿਨੈਕਾਰ ਅਤੇ/ਜਾਂ ਉਸਦੇ ਪਤੀ/ਪਤਨੀ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ, ਨੂੰ ਕਿਹਾ ਜਾਂਦਾ ਹੈ।
- (iv) 2 ਤੋਂ 3 ਮੈਂਬਰਾਂ ਵਾਲੇ ਸਿੰਗਲ-ਮਾਪਾ ਪਰਿਵਾਰਾਂ ਲਈ, AFI ਫਾਰਮੂਲੇ ਦੇ ਭਾਜ ਅੰਕ (ਡਿਵਾਈਜ਼ਰ) ਵਿੱਚ “ਪਲੱਸ 1 ਫੈਕਟਰ” 2 ਤੱਕ ਵਧ ਜਾਏਗਾ।
- (v) 2020/21 ਸਕੂਲ ਵਰ੍ਹੇ ਵਿੱਚ ਸਹਾਇਤਾ ਦੇ ਭਿੰਨ ਪੱਧਰਾਂ ਲਈ AFI ਪਾਤਰਤਾ ਮਾਨਦੰਡ ਹੇਠਾਂ ਦਿੱਤੀ ਸਾਰਨੀ ਵਿੱਚ ਸੂਚੀਬੱਧ ਹੈ। ਕਿਰਪਾ ਕਰਕੇ ਧਿਆਨ ਦਿਓ ਕਿ AFI ਪਰਿਵਾਰ ਦੀ ਐਸਤ ਮਾਸਿਕ ਆਮਦਨ ਨਹੀਂ ਹੈ।

2020/21 ਸਕੂਲ ਵਰ੍ਹਾ - AFI ਗਰੁੱਪ (HK\$)	ਸਹਾਇਤਾ ਦਾ ਪੱਧਰ
0 – 41,568	ਪੂਰੀ/ਪੂਰੀ ਛੋਟ (100%) *
41,569 – 80,378 #	ਅੱਧੀ / ½ ਛੋਟ (50%)
> 80,378	ਅਯੋਗ (ਅਰਜ਼ੀਆਂ ਸਫਲ ਨਹੀਂ ਹੋਈਆਂ)

- * 3-ਮੈਂਬਰ ਅਤੇ 4-ਮੈਂਬਰ ਵਾਲੇ ਪਰਿਵਾਰਾਂ ਲਈ ਸਹਾਇਤਾ ਦੇ ਪੂਰੇ ਪੱਧਰ ਵਾਸਤੇ 2020/21 ਸਕੂਲ ਵਰ੍ਹੇ ਵਿੱਚ AFI ਦੀਆਂ ਅਰੰਭਿਕ ਰਕਮਾਂ ਕ੍ਰਮਵਾਰ \$50,323 ਅਤੇ \$46,297 ਹਨ। 2-ਮੈਂਬਰ ਵਾਲੇ ਸਿੰਗਲ-ਮਾਪਾ ਪਰਿਵਾਰਾਂ ਅਤੇ 3-ਮੈਂਬਰ ਦੇ ਸਿੰਗਲ-ਮਾਪਾ ਪਰਿਵਾਰਾਂ ਲਈ, ਉਹਨਾਂ ਨੂੰ ਸਹਾਇਤਾ ਦੇ ਪੂਰੇ ਪੱਧਰ ਲਈ AFI ਦੀਆਂ ਅਰੰਭਿਕ ਰਕਮਾਂ ਨਿਰਧਾਰਤ ਕਰਨ ਅਤੇ AFI ਦੀ ਗਣਨਾ ਲਈ ਕ੍ਰਮਵਾਰ 3-ਮੈਂਬਰ ਵਾਲੇ ਪਰਿਵਾਰਾਂ ਅਤੇ 4-ਮੈਂਬਰ ਵਾਲੇ ਪਰਿਵਾਰਾਂ ਦੇ ਤੌਰ ਤੇ ਮੰਨਿਆ ਜਾਂਦਾ ਹੈ।
- # ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਵਾਸਤੇ ਵਿੱਤੀ ਸਹਾਇਤਾ ਲਈ, ਸਹਾਇਤਾ ਦਾ ਪੱਧਰ ¾ ਛੋਟ (75%) ਹੈ, ਜੇਕਰ ਪਰਿਵਾਰਾਂ ਦੀ AFI \$41,569 ਅਤੇ \$50,919 ਦੇ ਵਿਚਕਾਰ ਹੈ; ਅਤੇ ਸਹਾਇਤਾ ਦਾ ਪੱਧਰ ਅੱਧੀ ਛੋਟ (50%) ਹੈ, ਜੇਕਰ AFI \$50,920 ਅਤੇ \$80,378 ਦੇ ਵਿਚਕਾਰ ਹੈ।

ਸਬਸਿਡੀ ਜਾਰੀ ਕਰਨਾ

- ਪ੍ਰਾਈਮਰੀ ਅਤੇ ਸੈਕੰਡਰੀ ਵਿਦਿਆਰਥੀਆਂ ਵਾਸਤੇ ਵਿੱਤੀ ਸਹਾਇਤਾ ਲਈ, SFO ਪਾਤਰ ਬਿਨੈਕਾਰਾਂ ਲਈ ਸਵੈ-ਭੁਗਤਾਨ ਆਪਟੇਪੇ ਦੁਆਰਾ ਵਿੱਤੀ ਸਹਾਇਤਾ ਦੀ ਅਦਾਇਗੀ ਕਰੇਗਾ। (ਨੋਟ: TA ਅਤੇ SIA ਦੀ ਅਰਜ਼ੀ ਰਕਮ ਪਾਤਰ ਬਿਨੈਕਾਰਾਂ ਨੂੰ ਆਮ ਤੌਰ ਤੇ ਜੁਲਾਈ/ਅਗਸਤ ਦੇ ਅੰਤ ਤੋਂ ਸ਼ੁਰੂ ਕਰਦੇ ਹੋਏ ਅਦਾਇਗੀ ਕੀਤੀ ਜਾਂਦੀ ਹੈ, ਜਦਕਿ STS ਆਮ ਤੌਰ ਤੇ ਅਕਤੂਬਰ ਤੋਂ ਰਿਲੀਜ਼ ਕੀਤੀ ਜਾਂਦੀ ਹੈ। ਨਵੇਂ ਬਿਨੈਕਾਰਾਂ ਨੂੰ ਅਕਤੂਬਰ ਵਿੱਚ ਜਾਂ ਇਸਤੋਂ ਬਾਅਦ ਸਬਸਿਡੀ ਸਬੰਧੀ ਭੁਗਤਾਨ ਕੀਤਾ ਜਾਏਗਾ।)
- ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਵਾਸਤੇ ਵਿੱਤੀ ਸਹਾਇਤਾ ਲਈ, SFO ਮਨਜ਼ੂਰ ਕੀਤੀ ਰਕਮ ਦਾ ਭੁਗਤਾਨ ਫੀਸ ਛੋਟ ਦੀ ਰਕਮ ਵਾਲੇ ਨਤੀਜੇ ਦੀ ਸੂਚਨਾ ਜਾਰੀ ਹੋਣ ਤੋਂ ਬਾਅਦ ਲਗਭਗ 10 ਕਾਰਜਦਿਨਾਂ ਵਿੱਚ ਟ੍ਰੈਜਰੀ ਵੱਲੋਂ ਸਿੱਧੇ ਕਿੰਡਰਗਾਰਟਨ/ਬਾਲ ਦੇਖਭਾਲ ਕੇਂਦਰਾਂ ਨੂੰ ਸੂਚਿਤ ਕੀਤਾ ਜਾਵੇਗਾ। (ਨੋਟ: SFO ਸਤੰਬਰ 2020 ਦੇ ਅੰਤ ਤੋਂ ਸ਼ੁਰੂ ਕਰਦੇ ਹੋਏ ਸਬੰਧਿਤ ਸਕੂਲਾਂ ਦੁਆਰਾ ਸਫਲ ਬਿਨੈਕਾਰਾਂ ਨੂੰ ਫੀਸ ਛੋਟ ਦੀ ਰਕਮ ਦਾ ਭੁਗਤਾਨ ਕਰੇਗਾ ਅਤੇ ਬੈਚਾਂ ਦੇ ਮੁਤਾਬਕ ਪਾਤਰ ਬਿਨੈਕਾਰਾਂ ਦੇ ਬੈਂਕ ਖਾਤੇ ਵਿੱਚ ਸਵੈ-ਭੁਗਤਾਨ ਆਪਟੇਪੇ ਦੁਆਰਾ ਕਿੰਡਰਗਾਰਟਨ ਵਿਦਿਆਰਥੀਆਂ ਲਈ ਸਕੂਲ ਨਾਲ ਸਬੰਧਿਤ ਖਰਚਿਆਂ ਲਈ ਗ੍ਰਾਂਟ ਦਾ ਭੁਗਤਾਨ ਕਰੇਗਾ।)

ਪੁੱਛਗਿੱਛ

- ਵਿੱਤੀ ਸਹਾਇਤਾ ਸਕੀਮਾਂ ਅਤੇ ਅਰਜ਼ੀ ਪ੍ਰਕਿਰਿਆਵਾਂ ਬਾਰੇ ਪੁੱਛਗਿੱਛ ਲਈ, ਕਿਰਪਾ ਕਰਕੇ ਸਾਡੀ 24-ਘੰਟੇ ਦੀ ਪੁੱਛਗਿੱਛ ਹਾਟਲਾਈਨ ਨੂੰ 2802 2345 ਤੇ ਫੋਨ ਕਰੋ। ਜੇਕਰ ਬਿਨੈਕਾਰ ਹਾਟਲਾਈਨ ਨੂੰ ਫੋਨ ਕਰਦੇ ਸਮੇਂ ਜਾਤੀ ਸਬੰਧੀ ਅਲਪਸੰਖਿਅਕ ਭਾਸ਼ਾ (ਬਹਾਸਾ ਇੰਡੋਨੇਸੀਆ, ਹਿੰਦੀ, ਨਿਪਾਲੀ, ਪੰਜਾਬੀ, ਟੈਗਲੋਗ, ਥਾਈ, ਉਰਦੂ ਸਮੇਤ) ਵਰਤ ਕੇ ਅਰਜ਼ੀ ਸਬੰਧੀ ਪੁੱਛਿਆਂ ਬਾਰੇ ਪੁੱਛਗਿੱਛ ਕਰਨਾ ਚਾਹੁੰਦੇ ਹਨ, ਤਾਂ ਕਿਰਪਾ ਕਰਕੇ ਟੈਲੀਫੋਨ ਲਾਈਨ ਕਨੈਕਟ ਹੋਣ ਤੋਂ ਬਾਅਦ ‘4’ ਦਬਾ ਕੇ “ਹੋਰ ਭਾਸ਼ਾਵਾਂ” ਦਾ ਵਿਕਲਪ ਚੁਣੋ। ਵਿਕਲਪਿਕ ਰੂਪ ਨਾਲ, ਬਿਨੈਕਾਰ ਹੋਰ ਜਾਣਕਾਰੀ ਲਈ SFO ਦੇ ਹੋਮਪੇਜ (www.wfsfaa.gov.hk/sfo) ਤੇ ਵੀ ਜਾ ਸਕਦੇ ਹਨ।
 - ਜੇਕਰ ਅੰਗ੍ਰੇਜ਼ੀ ਅਤੇ ਜਾਤੀ ਸਬੰਧੀ ਅਲਪ ਸੰਖਿਅਕ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਦਫ਼ਤਰੀ ਸੇਵਾਵਾਂ ਦੀ ਲੋੜ ਹੈ, ਤਾਂ ਬਿਨੈਕਾਰ ਸੈਂਟਰ ਫਾਰ ਹਾਰਮਨੀ ਐਂਡ ਐਨਹਾਂਸਮੈਂਟ ਔਫ਼ ਐਥਨਿਕ ਮਾਈਨੋਰਿਟੀ ਰੈਜੀਡੈਂਟਸ (Centre for Harmony and Enhancement of Ethnic Minority Residents) (CHEER) ਨੂੰ ਫੋਨ ਦੁਆਰਾ ਸੰਪਰਕ ਕਰ ਸਕਦੇ ਹਨ। CHEER ਦੇ ਹਾਟਲਾਈਨ ਨੰਬਰ ਹੇਠਾਂ ਸੂਚੀਬੱਧ ਹਨ -
ਬਹਾਸਾ ਇੰਡੋਨੇਸੀਆ (3755 6811); ਹਿੰਦੀ (3755 6877); ਨਿਪਾਲੀ (3755 6822); ਪੰਜਾਬੀ (3755 6844); ਟੈਗਲੋਗ (3755 6855); ਥਾਈ (3755 6866) ਅਤੇ ਉਰਦੂ (3755 6833)
- ਬਿਨੈਕਾਰ ਇਸਦੀਆਂ ਸੇਵਾਵਾਂ ਦੇ ਵੇਰਵਿਆਂ ਲਈ CHEER ਦੇ ਹੋਮਪੇਜ (<http://www.hks.org/en/services/cheer>) ਤੇ ਵੀ ਜਾ ਸਕਦੇ ਹਨ।